

# ଓଅ | ପ୍ରତିଶ୍ରୁତିଶ୍ରୀରାମା ।

The King of Aspiration Prayers: Samantabhadra's "Aspiration to Good Actions"  
(Zangchö Mönlam)

from the *Gandavyūha* chapter of the *Avatamsaka sūtra*

ଶୁଣନ୍ତରୁ ଖେଳନ୍ତରୁ ଚକ୍ରଧୂରୁ

gyagar ké du arya bhadratsarya pranidhana radza

In the language of India: Ārya-Bhadracaryā-Praṇidhāna-Rāja

ଶୁଣନ୍ତରୁ ପକ୍ଷଗାସାପଦର୍ଶନ୍ତରୁ

böké du pakpa zangpo chöpé mönlam gyi gyalpo

In the language of Tibet: Pakpa Zangpo Chöpé Mönlam gyi Gyalpo

In the English language: *The King of Aspiration Prayers: Samantabhadra's "Aspiration To Good Actions"*

## The Translators' Homage

ଜମ୍ପାଲ୍ ଶ୍ୟୋନ୍ନୁର୍ ଗ୍ୟୁର୍ପା ଲୋ ଚକ୍ତସାଲ୍ ।

jampal shyönnur gyurpa la chaktsal lo

Homage to Mañjuśrī, the youthful!

## The Seven Preliminaries for Purifying the Mind

### 1. Prostration

ଜିନ୍ୟେ ଶୁଦ୍ଧିକାରୀ ଦାକ ଚୁ ଜିକ୍ତେନ ନା ।

jinyé su dak chok chü jikten na

To all the buddhas, the lions of the human race,

ଦୁ ଶେକ୍ପା ମି ଯି ସଙ୍ଗେ କୁନ୍ ।

dü sum shekpa mi yi sengé kün

In all directions of the universe, through past and present and future:

ଦାକ ଗି ମାଲୁ ଦେଦାକ ତାମ୍ଚେ ଲା ।

dak gi malü dedak tamché la

To every single one of you, I bow in homage;

ଲୁ ଦାଙ୍ଗ ନାଙ୍ଗେ ଚକ ଗ୍ୟା ଓ ।

lü dang ngak yi dangwé chak gyi o

Devotion fills my body, speech and mind.

བཞིན་པའི རྒྱལ་ བྱତ୍ତୁ གྱା ལྡିନ དକ୍ ནଶା ।

zangpo chöpé mönlam tob dak gi

Through the power of this prayer, aspiring to Good Action,

କୁପାଦାମନାତଦ୍ୟିନ୍ଦ୍ରିୟାମର୍ତ୍ତବ୍ସୁବ୍ରାହ୍ମା ।

gyalwa tamché yi kyi ngönsum du

All the victorious ones appear, vivid here before my mind

ବିନ୍ଦୀଶୀହୃଦ୍ୟଶ୍ଵର୍ଷୁଷାଦ୍ସବ୍ରାହ୍ମା ।

shying gi dul nyé lü rab tüpa yi

And I multiply my body as many times as atoms in the universe,

କୁପାଦାମନାତଦ୍ୟିନ୍ଦ୍ରିୟାମର୍ତ୍ତବ୍ସୁବ୍ରାହ୍ମା ।

gyalwa kün la rabtu chaktsal lo

Each one bowing in prostration to all the buddhas.

## 2. Offering

କୁପାଦାମନାତଦ୍ୟିନ୍ଦ୍ରିୟଶ୍ଵର୍ଷୁଷାଦ୍ସବ୍ରାହ୍ମା ।

dul chik teng na dul nyé sangye nam

In every atom preside as many buddhas as there are atoms,

ଦେବତାକୁଷାଶ୍ରୀଦୁଷ୍ଟାକ୍ଷରାମାଦାମା ।

sangye sé kyi ü na shyukpa dak

And around them, all their bodhisattva heirs:

ଦେବତାକୁଷାଶ୍ରୀଦେବତାକ୍ଷରାମାଦାମା ।

detar chö kyi ying nam malüpa

And so I imagine them filling

ଦେବତାକୁଷାଶ୍ରୀଦାମାଦାମା ।

tamché gyalwa dak gi gangwar mö

Completely the entire space of reality.

ଦେବତାକୁଷାଶ୍ରୀଦାମାଦାମା ।

dedak ngakpa mizé gyatso nam

Saluting them with an endless ocean of praise,

ଦେବତାକୁଷାଶ୍ରୀଦାମାଦାମା ।

yang kyi yenlak gyatsö dra kün gyi

With the sounds of an ocean of different melodies

ਕੁਖਾਨਾਗੁਨ ਸ੍ਰੀ ਘੜਾਹ ਦਸਾ ਸਤ੍ਕੁਦ ਤੈਨ। ।

gyalwa kün gyi yönten rab jö ching  
I sing of the buddhas' noble qualities,

ਏਵਾਨ ਮੰਜਿਸਾ ਪਾਬਲਾ ਤਦ ਵਦਾ ਸੀਸ ਸਤ੍ਕੁਦ। ।

dewar shekpa tamché dak gi tö  
And praise all those who have gone to perfect bliss.

ਮੇਟੁਂਗ ਦਾ ਪਾ ਪ੍ਰੇਵ ਦਾ ਪਾ ਦਾ ਪਾ। ।

metok dampa trengwa dampa dang  
To every buddha, I make offerings:

ਸਿਲਨ੍ਯੇਨ ਨਾਮ ਦਾ ਜੁਕਪਾ ਦੁਕ ਚੋਕ ਦਾ। ।

silnyen nam dang jukpa duk chok dang  
Of the loveliest flowers, of beautiful garlands,

ਮਾਰਮੇ ਚੋਕ ਦਾ ਦੁਕਪੋ ਦੱਸਾ ਦਾ ਪਾ ਧਿਸਾ। ।

marmé chok dang dukpö dampa yi  
Of music and perfumed ointments, the best of parasols,

ਕੁਖਾਨਾਗੁਨ ਪਾ ਕੈ ਚੋਕ ਦਾ ਪਾ ਸ਼੍ਰੀ। ।

gyalwa dedak la ni chöpar gyi  
The brightest lamps and finest incense.

ਨਾ ਸਤ੍ਤਾ ਦਾ ਪਾ ਕੁਵਲ ਦਾ ਨੀ ਚੋਕ ਦਾ। ।

naza dampa nam dang dri chok dang  
To every buddha, I make offerings:

ਚੇਮਾ ਪੁਰਮਾ ਰਿਰਾਬ ਨਿਆਪਾ ਦਾ। ।

chema purma rirab nyampa dang  
Exquisite garments and the most fragrant scents,

ਕੋਪਾ ਖੀਪਾਰ ਪਾਕਪੇ ਚੋਕ ਕੁਨ ਗ੍ਰੀ। ।

köpa khyepar pakpé chok kün gyi  
Powdered incense, heaped as high as Mount Meru,

ਕੁਖਾਨਾਗੁਨ ਪਾ ਕੈ ਚੋਕ ਦਾ ਪਾ ਸ਼੍ਰੀ। ।

gyalwa dedak la ni chöpar gyi  
Arranged in perfect symmetry.

ସହଦ୍ୟାନକୁଶାଳେନ୍ଦ୍ରକୁଳେ ।  
chöpa gang nam lamé gya chewa  
Then the vast and unsurpassable offerings—

ଦେଦାକ ଗ୍ୟାଲ୍‌ବା ତାମ୍‌ଚେ ଲା ଯାଙ୍ଗ ମୋ  
Inspired by my devotion to all the buddhas, and

କୁପ୍ରାପ୍ରାକ୍ରିଷ୍ଣାରକ୍ତପ୍ରକଳ୍ପଶବ୍ଦୀ ।  
gyalwa kün la chaktsal chöpar gyi  
I prostrate and offer to all you victorious ones.

### 3. Confession

དྲ୍ଦ୍ର ກଣଶ କେ ଶ୍ଵଦ ଶତି ସୁଷ ନୟଦ ଶୀଶ ଗୀ ।  
döchak shyedang timuk wang gi ni  
Whatever negative acts I have committed,

ଶ୍ରୀମଦ୍ଭଗବତ୍-ପାଦ-ପାଦିକ-ପିତ୍ତ-ଶ୍ରୀମଦ୍ଭଗବତ୍ ।  
lü dang ngak dang deshyin yi kyi kyang  
While driven by desire, hatred and ignorance,

**ଶ୍ରୀଶାପଦଶାଶ୍ଵିଶାପତ୍ରକିଶାପା ।**  
dikpa dak gi gyipa chi chipa  
With my body, my speech and also with my mind,

ଦେଦାକ ତମଚେ ଦାକ ଗି ସୋସର ଶକ  
Before you, I confess and purify each and every one.

## 4. Rejoicing

**ଛୁଣ୍ଟାଶ'ଷକ୍ତରି'କୁପା'ଷ'ଗୁଣ'ଦନ୍ତଶଦସ'କୁଶ'ଶଶା ।**  
chok chü gyalwa kün dang sangye sé  
With a heart full of delight, I rejoice at all the merits

རང්‍යාල ນම ດັງ ໂບ ດັງ ມີ ໂບ ດັງ  
ranggyal nam dang lob dang mi lob dang  
Of buddhas and bodhisattvas,

འश්-ष-गු-ව-ෂ්-ෂ-භ- ත- ම- න- ප- ය- ද- |

drowa kün gyi sönam gangla yang

Pratyekabuddhas, those in training and the arhats beyond training,

ද- ද- ප- ම- ම- ර- ඩ- ප- ප- ද- |

dedak kün gyi jesu dak yi rang

And every living being, throughout the entire universe.

## 5. Imploring the Buddhas to Turn the Wheel of Dharma

ජ- ද- ක- බ- න- ම- ම- ර- ඩ- ප- ප- ද- |

gang nam chok chü jikten drönma nam

You who are like beacons of light shining through the worlds,

ච- ග- ත- ප- ප- ප- ප- ප- ප- ප- |

changchub rimpar sangye machak nyé

Who passed through the stages of enlightenment, to attain buddhahood, freedom from all attachment,

ග- ග- ප- ප- ද- ද- ප- ප- ප- ප- |

gönpo dedak dak gi tamché la

I exhort you: all of you protectors,

ක- ග- ප- ප- ප- ප- ප- ප- ප- |

khorlo lanamepar korwar kul

Turn the unsurpassable wheel of Dharma.

## 6. Requesting the Buddhas not to Enter Nirvāṇa

ශ- න- ද- ද- ප- ප- ප- ප- ප- |

nya ngen da tön gang shyé dedak la

Joining my palms together, I pray

འ- භ- භ- ප- ප- ප- ප- ප- |

drowa kün la pen shying dewé chir

To you who intend to pass into nirvāṇa,

බ- ප- ප- ප- ප- ප- ප- ප- |

kalpa shying gi dul nyé shyukpar yang

Remain, for aeons as many as the atoms in this world,

ප- ප- ප- ප- ප- ප- ප- ප- |

dak gi talmo rab jar solwar gyi

And bring well-being and happiness to all living beings.

## 7. Dedication

छक्त्सल्वा दंग चो चिंग शक्पा दंग ।

chaktsalwa dang chö ching shakpa dang

What little virtue I have gathered through my homage,

जेसु यि रांग कुल शयिंग सोल्वा यि ।

jesu yi rang kul shying solwa yi

Through offering, confession, and rejoicing,

द्गे चुंग्जे दाक गि ची सक्पा ते एव एव ।

gewa chungzé dak gi chi sakpa

Through exhortation and prayer—all of it

तमचे दाक गि चांगचुब चिर न्गो ओ ।

tamché dak gi changchub chir ngo o

I dedicate to the enlightenment of all beings!

## The Actual Aspiration

### 1. Aspiration for Purity of Attitude

दपे संगे नाम दंग चोक चु यि ।

depé sangye nam dang chok chu yi

Let offerings be made to buddhas of the past,

जिक्टेन दाक ना गंग श्युक चोपर ग्युर ।

jikten dak na gang shyuk chöpar gyur

And all who now dwell throughout the ten directions of this universe!

गांग्यांग माजॉन डेदाक राब न्युर्वार ।

gangyang majön dedak rab nyurwar

Let all who are yet to come swiftly fulfil their wishes

साम द्जोक चांगचुब रिम्पार संगे चोन ।

sam dzok changchub rimpar sangye chön

And attain the stages of enlightenment and buddhahood!

क्षेत्रसंख्या विभिन्न बुद्धाश्रमों के ।

chok chu galé shying nam jinyepa

Let as many worlds as there are in all the ten directions

ਦੇਵ ਕ੍ਰਿਪਤ ਪੁਸ਼ਟ ਸਾਹਮਣੇ ਸੂਖ |

dedak gyacher yongsu dakpar gyur

Transform into realms that are vast and utterly pure,

ਚੰਘੁਬੁ ਸ਼ਿੰਗੁਦੁ ਦ੍ਰੁੰਗੁ ਸ਼ੇਖਗੁ ਕੁਲਾਦੁ |

changchub shingwang drung shek gyalwa dang

Filled with buddhas who have sat before the mighty bodhi tree,

ਸਾਂਗੁ ਸ਼੍ਰੀ ਰਾਬਤੁ ਗੱਗਵਾ ਸ਼ੋਕ |

sangye sé kyi rabtu gangwar shok

Around them all their bodhisattva sons and daughters!

ਚੋਕੁ ਚੁ ਸੇਮਚੁ ਤਕੁ ਸਨੁ ਕੁਵਾ ਜਿਨੀਪਾ |

chok chü semchen gang nam jinyé pa

Let as many sentient beings as there are in all the ten directions

ਦੇਵ ਤਕਤੁ ਨੇਮੇਵ ਤਕੁ ਸਨੁ ਕੁਵਾ ਜਿਨੀਪਾ |

dedak taktu nemé dewar gyur

Live always and forever in happiness and health!

ਦ੍ਰਵਾ ਕੁਨੁ ਗ੍ਰੁ ਕ੍ਰੀ ਕੋ ਸ਼੍ਰੀ ਦ੍ਰਵਾ ਕੁਨੁ ਨੀ |

drowa kün gyi chö kyi dön nam ni

Let all beings meet the Dharma

ਤੁਨਪਾਰ ਗ੍ਰੁ ਚਿੰਗੁ ਰੇਵਾ ਅੰਗੁ ਦ੍ਰੁਬਪਾ ਜਿਨੀਪਾ |

tünpar gyur ching rewa ang drubpar shok

That befits them best! And so may all they hope for be fulfilled!

## 2. Aspiration Never to Forget the Bodhicitta

ਚੰਘੁਬੁ ਛੁੰਦੁ ਸਾਹਮਣੇ ਪਦਗੁ ਛੁੰਦੁ |

changchub chöpa dak ni dak chö ching

As I practise the training for enlightenment,

ਦ੍ਰਵਾ ਕੁਨੁ ਕੁਨੁ ਪਾਨੁ ਪਾਰੁ ਸੂਖ |

drowa küntu kyewa drenpar gyur

May I recall all my previous births,

ਤੇਰਾਬੁ ਕੁਨੁ ਕੁਨੁ ਪਾਨੁ ਪਾਰੁ ਸੂਖ |

tserab küntu chipo kyewa na

And in my successive lives, through death and through rebirth,

ਤਕਤੁ ਦਾਕ ਨੀ ਰਾਬਤੁ ਜੁੰਗਵਾਰ ਸ਼ੋਕ |

taktu dak ni rabtu jungwar shok

May I always renounce the worldly life!

ਗਯਾਲਵਾ ਕੁਨ ਗ੍ਰੀ ਯੇਸੁ ਲੋਬ ਗਯੁਰ ਟੇ |

gyalwa kün gyi jesu lob gyur té

Training in the footsteps of all the victorious buddhas,

ਜਾਂਗਪੋ ਚੋਪਾ ਧੋਂਗਸੁ ਦ੍ਰੋਂਗਸਾ ਪ੍ਰੇਦ ਤੰਦ |

zangpo chöpa yongsu dzok jé ching

May I bring Good Actions to perfection,

ਤਸੁਲਟ੍ਰਿਮ ਚੋਪਾ ਦ੍ਰਿਮੇ ਧੋਂਗ ਦਾਕਪਾ |

tsultrim chöpa drimé yong dakpa

And my moral conduct be taintless and pure,

ਤਕਤੁ ਮਾਨਾ ਕ੍ਰਿਓਨ ਚੋਦ ਕ੍ਰਿਓਨ ਸ਼ੋਕ |

taktu manyam kyönmé chöpar shok

Never lapsing, and always free from fault!

ਲਾਹਿ ਅਦ ਨਾਂ ਸੂਨਾਂ ਸਾਰਕ ਸੈਵ ਅਗਾ |

lha yi ké dang lu dang nöjin ké

In the language of the gods, nāgas, and yakṣas,

ਡਰਲਬੁਮ ਦਾਕ ਦਾਂਗ ਮੀ ਧੀ ਅਦ ਕਵਸਾ ਨਾਂ |

drulbum dak dang mi yi ké nam dang

In the language of demons and of humans too,

ਦਰਵਾ ਕੁਨ ਗ੍ਰੀ ਛਾਂ ਕਵਸਾ ਹੈ ਤਸਪਾਰ |

drowa kün gyi dra nam ji tsampar

In however many kinds of speech there may be—

ਤਾਮਚੇ ਕੇ ਦੁ ਦਾਕ ਗੀ ਚੋ ਤੱਨ ਏਲੁ ਕਾਰੀ |

tamché ké du dak gi chö ten to

I shall proclaim the Dharma in the language of all!

ਦੇ ਸ਼ਿੰਗ ਪਾਰ ਚਿਨ ਲਾ ਰਾਬ ਤਸੋਨ ਟੇ |

dé shing parol chin la rab tsön té

Taming my mind, and striving in the pāramitās,

མྱନ୍ତ୍ରନାମେଷାକ୍ରିୟନ୍ତରଣକ୍ରିୟାମୁଖୀ ।

changchub sem ni namyang jé magyur

I will never forget the bodhicitta;

ଶ୍ରୀପାଦକ୍ରମଶାସ୍ତ୍ରପଦମୁଦ୍ରପଦମ୍ ।

dikpa gang nam dribpar gyurpa dak

May all my harmful actions and the obscurations they cause

ଦେଦାକମାଲୁଯଂସୁଜଙ୍ଗ୍ଵାରଶୋକ୍ ।

dedak malü yongsu jangwar shok

Be completely purified, every single one!

### 3. Aspiration to be Free from Defilements

ଲେନ୍ଦାନ୍ତର୍ବର୍ତ୍ତନାମ୍ବୁଦ୍ଧଶ୍ରୀପାଦକ୍ରମାଧାରୀ ।

lé dang nyönmong dü kyi lé nam lé

May I be freed from karma, harmful emotions, and the work of negativity,

ଶ୍ରୀପାଦକ୍ରମଶାସ୍ତ୍ରହେତୁରଶ୍ରୀପଦକ୍ରମଶାସ୍ତ୍ରମୁଦ୍ରା ।

drol shying jikten drowa nam su yang

And act for all beings in the world,

ଜିତାରପଛ୍କାକୁଣ୍ଡଳାମିକଣାପାଲିବା ।

jitar pemo chü michakpa shyin

Just like the lotus flower to which mud and water cannot cling,

ନ୍ୟିଦାନମଖାରଟକପାମେତମ୍ଭୁରମ୍ଭୁରା ।

nyida namkhar tokpamé tar ché

Or sun and moon that course unhindered through the sky.

### 4. Aspiration to Lead Beings to Happiness

କିମ୍ବାକ୍ରିତ୍ତକର୍ମଦର୍ଶନଶକ୍ତିପାତ୍ରମ୍ ।

shying gi khyön dang chok nam chi tsampar

Throughout the reach and range of the entire universe

ନଗେଂସଙ୍ଗଦୁଙ୍ଗରାବୁତୁଶ୍ୟିବା ।

ngensong dukngal rabtu shiywar jé

I shall pacify completely the suffering of all the lower realms,

ଦେଵାଦକର୍ମକୁନ୍ତୁଗୋଚିଙ୍ଗମ୍ଭେଦମ୍ ।

dewa dak la drowa kün gö ching

I shall lead all beings to happiness,

འश්-ष-ਬ-ਸ-ਤ-ਤ-ਚ-ਰ-ਚ-ਪ-ਤ-ਤ- ।

drowa tamché la ni penpar ché

And work for the ultimate benefit of each and every one!

### 5. Aspiration to Wear the Armour of Dedication

ਛ-ਕ-ਨ-ਸ਼-ੰ-ਦ-਷-ਾ-ਨ-ਹ-ਣ-ਗ-ਾ-ਤ- ।

changchub chöpa yongsu dzokjé ching

I shall bring enlightened action to perfection,

ਸ-ਮ-ਨ-ਤ-ਕ-ਨ-ਗ-ਾ-ਨ-ਹ-ਣ-ਗ-ਾ-ਤ- ।

semchen dak gi chö dang tünpar juk

Serve beings so as to suit their needs,

ਧ-ਵ-ੰ-ਸ਼-ੰ-ਦ-਷-ਾ-ਨ-ਹ-ਣ-ਗ-ਾ-ਤ- ।

zangpo chöpa dak ni rab tön ching

Teach them to accomplish Good Actions,

ਮ-ਾ-ਨ-ਗ-ਾ-ਨ-ਹ-ਣ-ਗ-ਾ-ਤ- ।

ma ong kalpa küntu chöpar gyur

And continue this, throughout all the aeons to come!

### 6. Aspiration to Accompany other Bodhisattvas

ਧ-ਨ-ਗ-ਾ-ਨ-ਹ-ਣ-ਗ-ਾ-ਤ- ।

dak gi chö dang tsungpar gang chöpa

May I always meet and be accompanied by

ਤ-ਕ-ਨ-ਗ-ਾ-ਨ-ਹ-ਣ-ਗ-ਾ-ਤ- ।

dedak dang ni taktu drokpar shok

Those whose actions accord with mine;

ਲ-ਕ-ਨ-ਗ-ਾ-ਨ-ਹ-ਣ-ਗ-ਾ-ਤ- ।

lü dang ngak nam dang ni sem kyi kyang

And in body, speech and mind as well,

ਚ-ੰ-ਗ-ਾ-ਨ-ਹ-ਣ-ਗ-ਾ-ਤ- ।

chöpa dak dang mönlam chik tu ché

May our actions and aspirations always be one!

### 7. Aspiration to Have Virtuous Teachers and to Please Them

ਧ-ਨ-ਗ-ਾ-ਨ-ਹ-ਣ-ਗ-ਾ-ਤ- ।

dak la penpar döpé drokpo dak

May I always meet spiritual friends

བོད་ཡ་སྒྲུན་པ་ན་ਚੁਣ୍ଣୁ སྤୁସା ।

zangpo chöpa rabtu tönpa nam

Who long to be of true help to me,

ਦੇਦਾਕ ਦਾਂਗ ਯਾਂ ਤਕਤੁ ਤ੍ਰੇਪਾਰ ਸ਼ੋਕ

dedak dang yang taktu trepar shok

And who teach me the Good Actions;

ਦੇਦਾਕ ਦਾਕ ਨਾਮਿਆਂ ਰਾਮ ਯਾਂ ਘੀਦ ਬੀਦ ਸੁਦਾ ।

dedak dak gi namyang yi miyung

Never will I disappoint them!

## 8. Aspiration to See the Buddhas and Serve them in Person

ਸਾਂਗੇ ਸੂਖ ਸ਼ਾਸ਼ਵੇਤ ਸਾਂਗੇ ਰਾਮੋ ਰਾਮੋ ਸੁਦਾ ।

sangye sé kyi korwé gönpo nam

May I always behold the buddhas, here before my eyes,

ਨਾਂਗੁਨੁ ਸੂਖ ਸ਼ਾਸ਼ਵੇਤ ਸਾਂਗੇ ਸੂਖ ਸ਼ਾਸ਼ਵੇਤ ਸੁਦਾ ।

ngönsum taktu dak gi gyalwa ta

And around them all their bodhisattva sons and daughters.

ਮਾ ਓਂਕਾਰ ਸਾਂਗੇ ਸਾਂਗੇ ਸੂਖ ਸ਼ਾਸ਼ਵੇਤ ਸੁਦਾ ।

ma ong kalpa küntu mikyowar

Without ever tiring, throughout all the aeons to come,

ਦੇਦਾਕ ਲਾ ਯਾਂ ਚੋਪਾ ਗਯਾਚੇਰ ਗ੍ਰਿਏ ਸਾਂਗੇ ।

dedak la yang chöpa gyacher gyi

May the offerings I make them be endless and vast!

## 9. Aspiration to Keep the Dharma Thriving

ਗਯਾਚੇਰ ਨਾਮ ਕ੍ਰਿਤ ਸਾਂਗੇ ਸਾਂਗੇ ਨਾਂਗੁਨੁ ਸੂਖ ਸ਼ਾਸ਼ਵੇਤ ਸੁਦਾ ।

gyalwa nam kyi dampé chö dzin ching

May I maintain the sacred teachings of the buddhas,

ਚੱਂਗਚੁਬ ਚੋਪਾ ਕੁਨ੍ਟੁ ਨਾਂਗਵਾਰ ਜੇ ।

changchub chöpa küntu nangwar je

And cause enlightened action to appear;

ਬੋਦ ਚੋਪਾ ਸ਼ੁਦ ਸਾਂਗੇ ਸਾਂਗੇ ਨਾਂਗੁਨੁ ਸੂਖ ਸ਼ਾਸ਼ਵੇਤ ਸੁਦਾ ।

zangpo chöpa nampar jongwa yang

May I train to perfection in Good Actions,

མ་འོང་ ຕැංස དෙන ස්වභ ම ස්වභ ම ස්වභ |

ma ong kalpa küntu chepar gyi

And practise these in every age to come!

## 10. Aspiration to Acquire Inexhaustible Treasure

ශිද ම ස්වභ ම ස්වභ ම ස්වභ |

sipa tamché du yang khorwa na

As I wander through all states of samsaric existence,

ස්වභ ම ස්වභ ම ස්වභ ම ස්වභ |

sönam yeshe dak ni mizé nyé

May I gather inexhaustible merit and wisdom,

ස්වභ ම ස්වභ ම ස්වභ ම ස්වභ |

tab dang sherab tingdzin namtar dang

And so become an inexhaustible treasury of noble qualities—

යෝනේ ම ස්වභ ම ස්වභ |

yönten kün gyi mizé dzö du gyur

Of skill and discernment, samādhi and liberation!

## 11. Aspiration to the Different Methods for Entering into the “Good Actions”

### a) Seeing the Buddhas and their Pure Realms

දුල තේ ම ස්වභ ම ස්වභ ම ස්වභ |

dul chik teng na dul nyé shying nam té

In a single atom may I see as many pure realms as atoms in the universe:

බිඳ ම ස්වභ ම ස්වභ ම ස්වභ |

shying der sam gyi mikhyab sangye nam

And in each realm, buddhas beyond all imagining,

සාංස ම ස්වභ ම ස්වභ ම ස්වභ |

sangye sé kyi ü na shyukpa la

Encircled by all their bodhisattva heirs.

චෙං ම ස්වභ ම ස්වභ ම ස්වභ |

changchub chepa chö ching tawar gyi

Along with them, may I perform the actions of enlightenment!

ଦ୍ୱୀପାଲୁଷାବନଶତତ୍ତ୍ଵଶୁଯନା ।

detar malü tamché chok su yang  
And so, in each direction, everywhere,

ଶ୍ରୀତ୍ତମାତ୍ରକ୍ଷେତ୍ରଶୁଦ୍ଧିଶ୍ରୀ ।

tra tsam khyön la dü sum tsé nyé kyi  
Even on the tip of a hair, may I see an ocean of buddhas—

ସନ୍ଦର୍ଭଶୁଦ୍ଧିଶ୍ରୀତ୍ତମାତ୍ରକ୍ଷେତ୍ରଶୁଦ୍ଧିଶ୍ରୀ ।

sangye gyatso shying nam gyatso dang  
All to come in past, present and future—in an ocean of pure realms,

କଳପଶୁଦ୍ଧିଶ୍ରୀତ୍ତମାତ୍ରକ୍ଷେତ୍ରଶୁଦ୍ଧିଶ୍ରୀ ।

kalpa gyatso chö ching rabtu juk  
And throughout an ocean of aeons, may I enter into enlightened action in each and every one!

### b) Listening to the Speech of the Buddhas

ଶୁଦ୍ଧିଶ୍ରୀଯତ୍ତମାତ୍ରକ୍ଷେତ୍ରଶୁଦ୍ଧିଶ୍ରୀ ।

sung chik yenlak gyatsö draké kyi  
Each single word of a buddha's speech, that voice with its ocean of qualities,

ଶୁଦ୍ଧିଶ୍ରୀଯତ୍ତମାତ୍ରକ୍ଷେତ୍ରଶୁଦ୍ଧିଶ୍ରୀ ।

gyalwa kün yang yenlak namdakpa  
Bears all the purity of the speech of all the buddhas,

ଶୁଦ୍ଧିଶ୍ରୀଯତ୍ତମାତ୍ରକ୍ଷେତ୍ରଶୁଦ୍ଧିଶ୍ରୀ ।

drowa kün gyi sampa jishyin yang  
Sounds that harmonize with the minds of all living beings:

ଶୁଦ୍ଧିଶ୍ରୀଯତ୍ତମାତ୍ରକ୍ଷେତ୍ରଶୁଦ୍ଧିଶ୍ରୀ ।

sangye sung la taktu jukpar gyi  
May I always be engaged with the speech of the buddhas!

### c) Hearing the Turning of the Wheels of Dharma

ଶୁଦ୍ଧିଶ୍ରୀଯତ୍ତମାତ୍ରକ୍ଷେତ୍ରଶୁଦ୍ଧିଶ୍ରୀ ।

dü sum shekpé gyalwa tamché dak  
With all the power of my mind, may I hear and realize

ଶୁଦ୍ଧିଶ୍ରୀଯତ୍ତମାତ୍ରକ୍ଷେତ୍ରଶୁଦ୍ଧିଶ୍ରୀ ।

khorlö tsul nam rabtu korwa yi  
The inexhaustible melody of the teachings spoken by

དྲྲ୍ଦ୍ରୀଶ୍ୱରୀୟନ୍ଦ୍ରଶୁଦ୍ଧିତ୍ରୁଦ୍ଧସାହିତ୍ୟା ।  
dedak gi yang sung yang mizé la  
All the buddhas of past, present and future,

ଶ୍ଵର୍ଣ୍ଣପ୍ରକାଶ୍ୱରୀୟନ୍ଦ୍ରଶୁଦ୍ଧିତ୍ରୁଦ୍ଧଶାହିତ୍ୟା ।  
lo yi tob kyi dak kyang rabtu juk  
As they turn the wheels of Dharma!

#### d) Entering into All the Aeons

ମାଂକାଳିପାତ୍ରବନ୍ଦନାତତ୍ତ୍ଵଶୁଦ୍ଧିତ୍ରୁଦ୍ଧଶାହିତ୍ୟା ।  
ma ong kalpa tamché jukpar yang  
Just as the wisdom of the buddhas penetrates all future aeons,

କେଚିକ୍ ଚିକ୍ ଦକ୍ କ୍ୟାଙ୍ ଜୁକ୍ ପାର୍ ଗ୍ୟି ।  
kechik chik gi dak kyang jukpar gyi  
So may I too know them, instantly,

ଗାଂଗ୍ୟନ୍ଦ୍ରଶୁଦ୍ଧିତ୍ରୁଦ୍ଧଶାହିତ୍ୟା ।  
gangyang kalpa dü sum tsé dedak  
And in each fraction of an instant may I know

କେଚିକ୍ ଚାଶ୍କ୍ କ୍ରିଷ୍ଣପାର୍ ଶ୍ୱୁତ୍ତଶୁଦ୍ଧିତ୍ରୁଦ୍ଧଶାହିତ୍ୟା ।  
kechik chashé kyi ni shyukpar ché  
All that will ever be, in past, present and future!

#### e) Seeing all the Buddhas in One Instant

ଦୁଃଖଶୁଦ୍ଧିତ୍ରୁଦ୍ଧଶାହିତ୍ୟା ।  
dü sum shekpa mi yi sengé gang  
In an instant, may I behold all those who are the lions of the human race—

ଦେଦାକ୍ କେଚିକ୍ ଚିକ୍ ଲା ଦକ୍ ଗି ତା ।  
dedak kechik chik la dak gi ta  
The buddhas of past, present and future!

#### f) Entering the Sphere of Activity of the Buddhas

ତକ୍ତୁ ଦେଦାକ୍ ଗି ନି ଚୋୟୁଲ ଲା ।  
taktu dedak gi ni chöyul la  
May I always be engaged in the buddhas' way of life and action,  
ଗ୍ୟୁମାର୍ ଗ୍ୟୁର୍ପେ ନାମତାର୍ ତୋବ୍ କ୍ୟାଙ୍ ପାର୍ ଶ୍ୱୁତ୍ତଶୁଦ୍ଧିତ୍ରୁଦ୍ଧଶାହିତ୍ୟା ।  
gyumár gyurpé namtar tob kyi juk  
Through the power of liberation, where all is realized as like an illusion!

### g). Accomplishing and Entering the Pure Lands

गंयंदुस्मूष्माद्विषर्गद्वा ।

gangyang dü sum dak gi shying köpa

On a single atom, may I actually bring about

देदक्तुचिक्तेन्दुवर्त्तवर्षन्नाम ।

dedak dul chik tengdu ngönpar drüb

The entire array of pure realms of past, of present and future;

देतर्मलुचोक्ताम्चेदु ।

detar malü chok nam tamché du

And then enter into those pure buddha realms

ग्याल्वादक्तुश्यन्नाम ।

gyalwa dak gi shying nam kö la juk

In each atom, and in each and every direction.

### h) Entering into the Presence of the Buddhas

गंयंदमात्त्वेशाहेव्वर्षवक्ष्याम ।

gangyang majön jikten drönma nam

When those who illuminate the world, still to come,

देदक्रिमपर्त्संवर्त्तकुर्वन्नाम ।

dedak rimpal tsang gya khorlo kor

Gradually attain buddhahood, turn the Wheel of Dharma,

न्यान्गेनदेपारब्तुश्यितातौ ।

nya ngen depa rabtu shyi ta tön

And demonstrate the final, profound peace of nirvāna:

गोंपोकुन्ग्यिद्रुंदुवद्वाम ।

gönpo kün gyi drung du dak chi o

May I be always in their presence!

## 12. Aspiration to the Power of Enlightenment through Nine Powers

गुण्ठुर्षुर्षत्त्वाद्विहृष्टविष्मृष्टवक्ष्याम ।

küntu nyurwé dzutrul tob nam dang

Through the power of swift miracles,

गुण्विष्मित्वेविष्मित्वाद्वाम ।

künné go yi tekpé tob dak dang

The power of the vehicle, like a doorway,

ସୁର'ତ୍ତ'ଯେବ'ହବ'ଶ୍ଵର'ପଦି'ଶ୍ଵରା'କବନ'ଦନ'। ।

küntu yönten chöpé tob nam dang

The power of conduct that possesses all virtuous qualities,

ଶୁଣୁ କୁରୁ ତ୍ରୈ ପାଦ ପରମାନନ୍ଦା ଶିଖିଷ୍ଟା ।

## küntu khyabpa jampa dak gi tob

The power of loving kindness, all-pervasive,

୬୩ ପାଠୀରେ କିମ୍ବା କିମ୍ବା କିମ୍ବା କିମ୍ବା କିମ୍ବା କିମ୍ବା

künné gewé sönam tob dak dang

The power of merit that is totally virtuous,

କଣାଶ'ପ'ମେଦ'ପର'ଶୁଦ'ପର'ଫେ'ପେଶ'ଶ୍ଵରନା ।

## chakpa mepar gyurpé yeshe tob

The power of wisdom free from attachment, and

༄༅·ནྔ·བୋ དྲ୍ଵେ རྒྱେ རྒྱେ

## **sherab tab dang tingdzin tob dak gi**

The powers of knowledge, skilful means and samādhi,

ସମ୍ବନ୍ଧରେ କିମ୍ବା ଯଦି କିମ୍ବା କିମ୍ବା କିମ୍ବା

## changchub tob nam yangdak drubpar je

May I perfectly accomplish the power of enlightenment!

## 13. Aspiration to the Antidotes that Pacify the Obscurations

ଘର୍ମାଣୁଷ୍ଠାନକମାନ୍ଦିନୀଶ୍ଵରାତ୍ମିକା ।

## lé kyi tob nam yongsu dakjé ching

May I purify the power of karma;

ਛੁਕ੍ਸਾਂ ਸ਼ੁਦਾਂ ਕੁਸਾਂ ਗੁਰ੍ਹੁਤੁ ਰਕ਼ਮਾਂ ਪੜ੍ਹੇ ।

nyönmong tob nam küntu jompar je

Destroy the power of harmful emotions;

॥ རྒྱྱନ୍ତ୍ର སୁଷ୍ଟ ຕୁମର དଶ ପ୍ରତିକରିତ କରିବାକୁ ପରିଚାରିତ ହେଲା ।

## dü kyi tob nam tobmé rabjé ching

Render negativity utterly powerless;

ସତ୍ୟଦ୍ଵାରା କୃତିଷ୍ମନ୍ତର ପରିପାଦାନ କରିବାକୁ ପରିଚାରିତ ହେଲା ।

## **zangpo chöpé tob ni dzokpar gyi**

And perfect the power of Good Actions!

## 14. Aspiration to Enlightened Activities

बिन्दुक्षेत्रस्तुवक्त्वापद्मनाम्परदक्जेचिं ।  
shying nam gyatso nampar dakjé ching  
I shall purify oceans of realms;

सेमचेन्यत्वस्तुवक्त्वापद्मनाम्परद्रोल ।  
semchen gyatso dak ni nampar drol  
Liberate oceans of sentient beings;

क्षेत्रक्षेत्रस्तुवक्त्वापद्मनाम्परदृग्जेचिं ।  
chö nam gyatso rabtu tongjé ching  
Understand oceans of Dharma;

येशेस्तुवक्त्वापद्मनाम्परजेचिं ।  
yeshe gyatso rabtu tokpar je  
Realize oceans of wisdom;

शूद्रप्रक्षेत्रस्तुवक्त्वापद्मनाम्परदेचिं ।  
chöpa gyatso nampar dakjé ching  
Perfect oceans of actions;

मौलंग्यप्रक्षेत्रस्तुवक्त्वापद्मनाम्परजेचिं ।  
mönlam gyatso yongsu dzokpar je  
Fulfil oceans of aspirations;

संघर्षप्रक्षेत्रस्तुवक्त्वापद्मनाम्परदेचिं ।  
sangye gyatso rabtu chójé ching  
Serve oceans of buddhas!

एक्षेत्रप्रक्षेत्रस्तुवक्त्वापद्मनाम्परजीचिं ।  
kalpa gyatso mikyo chepar gyi  
And perform these, without ever growing weary, through oceans of aeons!

## 15. Aspiration for Training

### a) To Emulate the buddhas

गंगायंगदुष्माशुभ्राशेषापद्मिक्योपायी ।  
gangyang dü sum shekpé gyalwa yi  
All the buddhas throughout the whole of time,

ସନ୍ତୁଷ୍ଟାଶ୍ରୀଦ୍ୱାରା ପରିଚ୍ଛନ୍ନାମା ।

changchub chöpé mönlam jedrak nam

Attained enlightenment through Good Actions, and

ସଂଗୋଚରଣାଶ୍ରୀଦ୍ୱାରା ପରିଚ୍ଛନ୍ନାମା ।

zangpo chöpé changchub sangye né

Their prayers and aspirations for enlightened action:

ଦେକୁନ୍ ଦାକ ଗି ମାଲୁ ଦ୍ଜୋକପାର ଗ୍ୟି ।

dé kün dak gi malü dzokpar gyi

May I fulfil them all completely!

b) To emulate the bodhisattvas: Samantabhadra

କୁଳାଶ୍ରୀଶ୍ରଦ୍ଧାଶ୍ରୀଶ୍ରଦ୍ଧାମା ।

gyalwa kün gyi sé kyi tuwopa

The eldest of the sons of all the buddhas

ଶାନ୍ତିଶିଳ୍ପିଶ୍ରୀଶ୍ରଦ୍ଧାଶ୍ରୀଶ୍ରଦ୍ଧାମା ।

gang gi ming ni kuntuzang shyeja

Is called Samantabhadra: ‘All-good’—

କ୍ଷେପାଦେଦାଙ୍ଗପାରଚେପେଚିରା ।

khepa dé dang tsungpar chepé chir

So that I may act with a skill like his,

ନ୍ଯୋଦାନ୍ତିରାଶ୍ରୀଶ୍ରଦ୍ଧାଶ୍ରୀଶ୍ରଦ୍ଧାମା ।

gewa didak tamché rabtu ngo

I dedicate fully all these merits!

ଲୁଦାନ୍ତିରାଶ୍ରୀଶ୍ରଦ୍ଧାଶ୍ରୀଶ୍ରଦ୍ଧାମା ।

lü dang ngak dang yi kyang namdak ching

To purify my body, my speech and my mind as well,

ଶ୍ରୀଶରାଧାଶିଳ୍ପିଶ୍ରଦ୍ଧାଶ୍ରୀଶ୍ରଦ୍ଧାମା ।

chöpa namdak shying nam yong dakpa

To purify my actions, and all realms,

ନ୍ଯୋଗୋଶିଳ୍ପିଶ୍ରଦ୍ଧାଶ୍ରୀଶ୍ରଦ୍ଧାମା ।

ngowa zangpo khepa chindrawa

May I be the equal of Samantabhadra

දේදක සඳග ගුර් දේදක සක්දස පද රේෂ |  
dendrar dak kyang dé dang tsungpar shok  
In his skill in good dedication!

### c) Mañjuśrī

කුන් ගෙව අංත ජ්‍යෙෂ්ඨ පදී ප්‍රේෂිය |  
kunné gewa zangpo chepé chir  
In order to perform the full virtue of Good Actions,  
ඇමපල ගි නි මොන්ලං ඡේපර ගිය |  
jampal gyi ni mönlam chepar gyi  
I shall act according to Mañjuśrī's prayers of aspiration,

මා තේං කල්ප පා ගුර් කු මික්‍යෝවර |  
ma ong kalpa küntu mikyowar  
And without ever growing weary, in all the aeons to come,  
දේ යි ඝාව මාලු ද්‍රොක්පර ගිය |  
dé yi jawa malü dzokpar gyi  
I shall perfectly fulfil every one of his aims!

### 16. Concluding Aspiration

ශ්‍රුද් පද් ගැ කද් ජ්‍යෙද් පා ගුර් තේෂ |  
chöpa dak ni tsé yö magyur chik  
Let my bodhisattva acts be beyond measure!

යොන් තෙන ක්‍රියා ගුර් කද් පැද් පද රේෂ |  
yonnten nam kyang tsé zung mepar shok  
Let my enlightened qualities be measureless too!

ශ්‍රුද් පා කද් පැද් පා පා ගුර් ගුර් |  
chöpa tsemepa la né né kyang  
Keeping to this immeasurable activity,

දේදක ත්‍රූල්ප තම්චේ ත්‍සල්වර ගිය |  
dedak trulpa tamché tsalwar gyi  
May I accomplish all the miraculous powers of enlightenment!

### Extent of the Aspiration

තැම් මාත්‍රී මෙබර ගුර් ගුර් පා රේ ග්‍රෑස පා |  
namkhé tartuk gyurpa ji tsampar  
Sentient beings are as limitless

សេមសាំទុក្រាំយុនុសាមសន្តិ៍សវិន្ទុទៅ ।

semchen malü ta yang deshyin té

As the boundless expanse of space;

ីតិ៍ថាំរុសាំបុណ្យមេសាមសន្តិ៍សូរុសាំ ।

ji tsam lé dang nyönmong tar gyurpa

So shall my prayers of aspiration for them

សុជាសិ៍ស្វែង្រាំរុសាមសន្តិ៍ថាំសិ៍ ।

dak gi mönlam ta yang detsam mo

Be as limitless as their karma and harmful emotions!

## The Benefits of Making Aspirations

### 1. The Benefits of Making Aspirations in General

សារុណិ៍ស្វែង្រាំសក្ខុនិ៍តិ៍បុណ្យមេសាមសន្តិ៍សូរុសាំ ।

gangyang chok chü shying nam tayepa

Whoever hears this king of dedication prayers,

រីនិ៍កេនិ៍សក្ខុនិ៍តិ៍សុខិ៍សារុណិ៍សូរុសាំ ।

rinchen gyen té gyalwa nam la pul

And yearns for supreme enlightenment,

ឬៗិ៍ដិ៍សិ៍ស្វែង្រាំសក្ខុនិ៍សារុណិ៍សូរុសាំ ।

lha dang mi yi dewé chok nam kyang

Who even once arouses faith,

ិ៍សិ៍ស្វែង្រាំសក្ខុនិ៍សារុណិ៍សូរុសាំ ।

shying gi dul nyé kalpar pulwa bé

Will gain true merit greater still

សារុណិ៍សក្ខុនិ៍សក្ខុនិ៍សារុណិ៍សូរុសាំ ।

gang gi ngowé gyalpo di tö né

Than by offering the victorious buddhas

ចោរិ៍សារុណិ៍សក្ខុនិ៍សារុណិ៍សូរុសាំ ।

changchub chok gi jesu rab mö shing

Infinite pure realms in every directions, all ornamented with jewels,

ិ៍សិ៍សក្ខុនិ៍សក្ខុនិ៍សារុណិ៍សូរុសាំ ।

len chik tsam yang depa kyepa na

Or offering them all the highest joys of gods and humans

ស៊ុន្តែះទិន្នន័យនិងកោតាច្បាស់ចូលរួមឱ្យរាយឯក្រក្រុង ।

sönam dampé chok tu di gyur ro

For as many aeons as there are atoms in those realms.

## 2. The Thirteen Benefits in Detail

សំណើសាមិនធម្មុន្តែះទិន្នន័យនិងកោតាច្បាស់ ।

gang gi zangchö mönlam di tabpé

Whoever truly makes this Aspiration to Good Actions,

បានវិនិច្ឆ័ន់សំណើសាមិនធម្មុន្តែះទិន្នន័យនិងកោតាច្បាស់ ।

dé ni ngensong tamché pongwar gyur

Will never again be born in lower realms;

បានវិនិច្ឆ័ន់សំណើសាមិនធម្មុន្តែះទិន្នន័យនិងកោតាច្បាស់ ।

dé ni drokpo ngenpa pangwa yin

They will be free from harmful companions, and

អ្នកជាមិនធម្មុន្តែះទិន្នន័យនិងកោតាច្បាស់ ।

nangwa tayé deyang dé nyur tong

Soon behold the Buddha of Boundless Light.

បានវិនិច្ឆ័ន់សំណើសាមិនធម្មុន្តែះទិន្នន័យនិងកោតាច្បាស់ ।

dedak nyepa rab nyé dewar tso

They will acquire all kind of benefits, and live in happiness;

អិនិត្យិនិងយុទ្ធខ្ស័ន្តិនិងកោតាច្បាស់ ।

mitsé dir yang dedak lekpar ong

Even in this present life all will go well,

កុន្ទុក្រុងធម្មុន្តែះទិន្នន័យនិងកោតាច្បាស់ ।

kuntuzangpo deyang chindrawar

And before long,

បានវិនិច្ឆ័ន់សំណើសាមិនធម្មុន្តែះទិន្នន័យនិងកោតាច្បាស់ ।

dedak ringpor mitok deshyin gyur

They will become just like Samantabhadra.

អក់សាមិនិងបិន្ទុបិន្ទុនិងកោតាច្បាស់ ।

tsammé ngapo dak gi dikpa nam

All negative acts—even the five of immediate retribution—

गंगा गीता गीता गीता गीता ।

gang gi mishe wang gi jepa dak

Whatever they have committed in the grip of ignorance,

दे यि चंग्पो छोपा दि जो ना ।

dé yi zangpo chöpa di jö na

Will soon be completely purified,

न्युर्दु मालु योंग्सु जंग्वार ग्युर ।

nyurdu malü yongsu jangwar gyur

If they recite this Aspiration to Good Actions.

ये ये शे न न न न न न न ।

yeshe dang ni zuk dang tsen nam dang

They will possess perfect wisdom, beauty, and excellent signs,

रिक न न न न न न न ।

rik dang khadok nam dang denpar gyur

Be born in a good family, and with a radiant appearance.

दु दंग मुतेक मांग्पो दे मितुब ।

dü dang mutek mangpö dé mitub

Demons and heretics will never harm them,

जिक्टेन सुम्पो कून ना अंग छोपार ग्युर ।

jikten sumpo kün na ang chöpar gyur

And all three worlds will honour them with offerings.

चंग्चुब शिंग्वांग द्रुंग दु दे न्युर ड्रो ।

changchub shingwang drung du dé nyur dro

They will quickly go beneath the bodhi-tree,

सोंग ने सेम्चेन पेन चिर देर दुक ते ।

song né semchen pen chir der duk té

And there, they will sit, to benefit all sentient beings, then

चंग्चुब सांग्ये खोरलो राब्तु कोर ।

changchub sangye khorlo rabtu kor

Awaken into enlightenment, turn the wheel of Dharma,

ସତ୍ୟକରଣୀଙ୍କ ପାଦମଧ୍ୟରେ ଏହାର ଅନୁଭବ ହେଉଥିଲା ।

dü nam dé dang chepa tamché tul  
And tame Māra with all his hordes.

### 3. The Benefits in Brief

শଦ୍ୟତ୍ସତ୍ୟତ୍ସତ୍ୟଶ୍ରୁତିପରିଶ୍ରୁତିପାତ୍ରି ।

gangyang zangpo chöpé mönlam di

The full result of keeping, teaching, or reading

ସକନ୍ସନ୍ଦରୀଶ୍ଵରଚନ୍ଦ୍ରଶ୍ରୀପାତ୍ରି ।

**changwa dang ni tön tam lok na yang**

### This Prayer of Aspiration to Good Actions

ଦେ'ଯି'କୁ'ପର'ଶ୍ଵି'ନ'ପରଦ'ଶରଣ'କୁ'ଶ'ପାତ୍ରେ'ନ ।

dé yi nampar minpa ang sangye khyen

Is known to the buddhas alone:

ଶୁଦ୍ଧକୃଷ୍ଣାପକ୍ଷାପରିସମାନିତିପ୍ରଦେଶକେ ।

changchub chok la somnyi majé chik

Have no doubt: supreme enlightenment will be yours!

## Dedication of the Merits of this Meritorious Aspiration

### 1. Dedication that Follows the Bodhisattvas

དངེ'དཔའ'དཔའ'ສ୍ତୁ'හි'ལୁ' ལୁ' གୁ' ཉ' དୁ' |

## jampal pawö jitar khyenpa dang

Just as the bodhisattva Mañjuśrī attained omniscience,

ସାହୁରେ ପାଦିଲା କାନ୍ତିରେ ପାଦିଲା ।

kuntuzangpo deyang deshyin té

And Samantabhadra too

ଦ୍ୱାରା କାହିଁ ପରିଚୟ କରିବାକୁ ପରିଚୟ କରିବାକୁ ପରିଚୟ କରିବାକୁ ।

dedak kün gyi jesi dak lob chir

All these merits now I dedicate

ମୁଖେ ପାଦର୍ଥରେ କଣ୍ଠରେ ବନ୍ଧୁରେ କରୁଣାରେ ପାତାରେ ।

gewa didak tamché rabtu ngo

To train and follow in their footsteps.

## 2. Dedication that Follows the Buddhas

ਦੁ ਸਮਾਵਸਾ ਵੈ ਸਾ ਪਤੰ ਕ੍ਰਿਪ ਸ ਬਸਨ ਤਦੁ ਗ੍ਰਿਣਾ ।  
dü sum shekpé gyalwa tamché kyi  
As all the victorious buddhas of past, present and future

ਨਗ ਵਾ ਸਨ ਵਾ ਏਕ ਚੁ ਵਲ ਸਾ ਵਾ ਦਾ ।  
ngowa gangla chok tu ngakpa dé  
Praise dedication as supreme,

ਵਦ ਗ ਵੀ ਦ ਗੇ ਵਰੀ ਚੁ ਵਾ ਵਦੀ ਗੁਰ ਗੁਨ ।  
dak gi gewé tsawa di kün kyang  
So now I dedicate all these roots of virtue

ਵਾਂ ਪੋ ਚੋ ਚਿਰ ਰਾਬਤੁ ਨਗ ਵਾਰ ਗ੍ਰਿ ।  
zangpo chö chir rabtu ngowar gyi  
For all beings to perfect Good Actions.

## 3. Dedication towards Actualizing the Result

ਵਦ ਗ ਵੀ ਵਕੰ ਵਰੀ ਦੁ ਸਾ ਓਦ ਗੁਰ ਵਾ ।  
dak ni chiwé dü jé gyurpa na  
When it is time for me to die,

ਛੀ ਵਾ ਬਸਨ ਤਦੁ ਦ ਗ ਵੀ ਚੁ ਵਿ ਰ ਵਾ ਟੇ ।  
dribpa tamché dak ni chir sal té  
Let all that obscures me fade away, so

ਨਗ ਸੁ ਮ ਫੁ ਨ ਵਾ ਬਸਨ ਧਾ ਦ ਵਾ ਬੱਦ ਵਾ ।  
ngönsum nangwa tayé dé tong né  
I look on Amitābha, there in person,

ਵਦ ਵ ਤ ਕ ਸ਼ੀ ਕਿ ਦ ਵ ਸ ਚੁ ਰ ਵਾ ।  
dewachen gyi shying der rabtu dro  
And go at once to his pure land of Sukhāvatī.

ਦੇ ਸੰਦ ਰਾ ਵੀ ਸ਼ੰਕ ਵ ਅ ਵਦੀ ਦ ਗ ਗੁਨ ।  
der song né ni mönlam didak kyang  
In that pure land, may I actualize every single one

ਬਸਨ ਤਦੁ ਮ ਨ ਵਾ ਨਗ ਚੁ ਰ ਗੁਰ ਵ ਸ ਰੰਗ ।  
tamché malü ngön du gyurwar shok  
Of all these aspirations!

देदाक मलु दक गि योंग्सु कंग  
dedak malü dak gi yongsu kang

मैंने उन्हें सभी व्यक्तियों का पूर्ण लक्षण किया।  
May I fulfil them, each and every one,

जिक्टेन जिसी सेमचेन पेनपार ग्यि  
jikten jisi semchen penpar gyi

व्यक्तियों का लक्षण बहुत अधिक है।  
And bring help to beings for as long as the universe remains!

#### 4. Dedication towards Receiving a Prophecy from the Buddhas

ज्याल्वे क्यिल्खोर डांग श्यिंग गावा डेर  
gyalwé kyilkhor zang shying gawa der

जैसा कि एक लौटुली फूल में जन्मा है।  
Born there in a beautiful lotus flower,

पेमो डांपा शिंतु ड्झे ले क्ये  
pemo dampa shintu dzé lé kyé

बहुत अच्छी और खुशी के बुद्ध के राजाने।  
In that excellent and joyous buddha realm,

नांग्वा ताये ग्याल्वे न्गोन्सुम दु  
nangwa tayé gyalwé ngönsum du

मैंने अमिताभ बुद्ध को इसी रूप से कृपा की।  
May the Buddha Amitābha himself

लुंग्टेनपा यांग दक गि डेर टोब शोक  
lungtenpa yang dak gi der tob shok

मैंने अपने विमुक्तयोगी को अपनी उत्तमता के बारे में चिह्नित किया।  
Grant me the prophecy foretelling my enlightenment!

#### 5. Dedication towards Serving Others

देर नि दक गि लुंग्टेन राब टोब ने  
der ni dak gi lungten rab tob né

मैंने अपने विमुक्तयोगी को अपनी उत्तमता के बारे में चिह्नित किया।  
Having received the prophecy there,

त्रुल्पा मंग्पो जेवा ट्राक ग्या यि  
trulpa mangpo jewa trak gya yi

मैंने अपने विमुक्तयोगी को अपनी उत्तमता के बारे में चिह्नित किया।  
With my billions of emanations,

लो यि टोब क्यि चोक चु नाम सु यांग  
lo yi tob kyi chok chu nam su yang

मैंने अपने विमुक्तयोगी को अपनी उत्तमता के बारे में चिह्नित किया।  
Sent out through the power of my mind,

सेमचेन नाम ला पेन्पा मंग्पो ग्यि  
semchen nam la penpa mangpo gyi

मैंने अपने विमुक्तयोगी को अपनी उत्तमता के बारे में चिह्नित किया।  
May I bring enormous benefit to sentient beings, in all the ten directions!

## Conclusion

བྱང་པ် ཟୁଦ୍ ପରି རେ རୁତ୍ ପମ୍ ନମ୍ ପା འି ।

zangpo chöpé mönlam tabpa yi

Through whatever small virtues I have gained

ଘେ ଏ ଚୁଂ ଜେ ଦକ ଗି ଚି ସକ୍ପା ।

gewa chungzé dak gi chi sakpa

By reciting this “Aspiration to Good Actions”,

ଦେ ନି ଦ୍ରୋ ପରି རେ རୁତ୍ ପମ୍ ନମ୍ ଏ କ୍ରମଣା ।

dé ni drowé mönlam gewa nam

May the virtuous wishes of all beings’ prayers and aspirations

କେ ଚିକ ଚିକ ଗି ତାମ୍ଚେ ଜୋର୍ବାର ଶୋକ ।

kechik chik gi tamché jorwar shok

All be instantly accomplished!

ଗାଙ୍ଗ ଯା ବୋ ର୍ତ୍ତ ଷୁଦ୍ ପା ନଦୀ ନନ୍ଦା ସମା ।

gangyang zangpo chöpa di ngöpé

Through the true and boundless merit

ସୋନାମ ତୈୟ ଦାମପ ଗାଂ ତୋ ଦେ ।

sönam tayé dampa gang tob dé

Attained by dedicating this “Aspiration to Good Actions”,

ଦ୍ରୋ ବ୍ୟାପ ପଲ୍ଲା ପା କୁ ଦୁକ ନଗ ପ୍ରିନ ଏ କ୍ରମଣା ।

drowa dukngal chuwor jingwa nam

May all those now drowning in the ocean of suffering,

ଦେହ ଦା ପା କେ ଦ ପରି ଶବ୍ଦ ନମ ଦୁଷ୍ଟ ପା ର୍ତ୍ତଣ ।

öpakmepé né rab tobpar shok

Reach the supreme realm of Amitābha!

ମୋନ୍ଲାମ ଗ୍ୟାଲପ ଦିଦାକ ଚୋ କ୍ତୋ ।

mönlam gyalpo didak chok gi tso

May this King of Aspirations bring about

ତୈୟ ଦା କୁ ନ ପ ଏ କିଂ ଦେ ।

tayé drowa kün la pen je ching

The supreme aim and benefit of all infinite sentient beings;

ཀླྷ གྷ୍ଵର୍ଗ ༐ ཤୁ ད རେ གୁ ན མୁ ན ང ༈ |

kuntuzangpö gyenpé shyung drub té

May they perfect what is described in this holy prayer, uttered by Samantabhadra!

ସ୍ଵ ཕ ན ༐ ཤୁ ན ༐ ད ད ན ༐ ད ན ༐ ད ན ༈ |

ngensong né nam malü tongpar shok

May the lower realms be entirely emptied!

ସ ད ན ༐ ཕ ན ༐ ཕ ན ༐ ཕ ན ༐ ཕ ན ༈ |

*This completes the King of Aspiration Prayers, Samantabhadra's "Aspiration to Good Actions."*

### Words of Truth to Accomplish Aspirations

ସ ད ན ༐ ཕ ན ༐ ཕ ན ༐ ཕ ན ༐ ཕ ན ༈ |

sangye ku sum nyepé jinlab dang

By the blessings of the buddhas who have attained the three kāyas,

କୋ ଶିଦ୍ଧି ମି ଦଶୁର ପଦିକ ପରି ଶିଦ୍ଧି କଲା ପଦିକ |

chönyi mingyur denpé jinlab dang

And the unchanging truth of reality

ଗେ ଦୁନ ମି ଶିଦ୍ଧି ଦୁନ ପରି ଶିଦ୍ଧି କଲା ଗେ |

gendün miché dünpé jinlab kyi

As well as the unwavering aspirations of the Saṅgha,

ଜିତା ନୋ ଶିଯି ମୋ ନୋ ପରି ଶିଯି ମୋ ନୋ ପରି ଶିଯି |

jitar ngö shyin mönlam drubpar shok

May all the aspirations and dedication prayers be fulfilled!

ଶିଯି ପରି ଶିଯି ପରି ଶିଯି

*The dhāraṇī for the accomplishment of all aspirations*

ତ୍ୟାଥ ପଞ୍ଚ ଅନ୍ତିମ ଅନ୍ତିମ ଅନ୍ତିମ ଅନ୍ତିମ ଅନ୍ତିମ |


teyatha pentsa indriya awabodhanaye soha

tadyathā pañcendriyāvabodhanīye svāhā



This work is licensed under a [Creative Commons Attribution-NonCommercial 3.0 Unported License](#).

PDF document automatically generated on Sun Jan 5 23:24:31 2020 GMT from  
<https://www.lotsawahouse.org/words-of-the-buddha/samantabhadra-aspiration-good-actions>



## LOTSAWA HOUSE

DHARMA. ON THE HOUSE.